



cfa.vic.gov.au

ਅੱਗ ਸੁਰੱਖਿਆ ਸੁਨੇਹੇ - ਗਰਮੀਆਂ 2022 - 2023

ਮੁੱਢਲੇ ਮੁੱਖ ਸੁਨੇਹੇ

- ਗਰਮ, ਖੁਸ਼ਕ, ਹਵਾ ਚੱਲਣ ਵਾਲੇ ਦਿਨਾਂ ਵਿੱਚ, ਅੱਗ ਜਲਦੀ ਸ਼ੁਰੂ ਹੋ ਸਕਦੀ ਹੈ ਅਤੇ ਜਲਦੀ ਫੈਲ ਸਕਦੀ ਹੈ।
- ਜੇਕਰ ਅੱਗ ਲੱਗਣ ਦੇ ਖਤਰੇ ਦੀ ਰੇਟਿੰਗ ਅਤਿਅੰਤ (Extreme) ਜਾਂ ਵਿਨਾਸ਼ਕਾਰੀ (Catastrophic) ਹੈ, ਤਾਂ ਅੱਗ ਲੱਗਣ ਤੋਂ ਪਹਿਲਾਂ ਜਲਦੀ ਆਪਣਾ ਸਥਾਨ ਛੱਡਕੇ ਸੁਰੱਖਿਅਤ ਸਥਾਨ 'ਤੇ ਜਾਣਾ ਸਭ ਤੋਂ ਵੱਧ ਸੁਰੱਖਿਅਤ ਵਿਕਲਪ ਹੈ।
- ਜੇਕਰ ਤੁਸੀਂ ਅੱਗ ਲੱਗਣ ਤੱਕ ਇੰਤਜ਼ਾਰ ਕਰਦੇ ਹੋ ਅਤੇ ਬਾਅਦ ਵਿੱਚ ਆਪਣਾ ਸਥਾਨ ਛੱਡਕੇ ਸੁਰੱਖਿਅਤ ਸਥਾਨ 'ਤੇ ਜਾਣ ਦਾ ਫੈਸਲਾ ਕਰਦੇ ਹੋ, ਤਾਂ ਤੁਸੀਂ ਆਪਣੇ ਪਰਿਵਾਰ ਨਾਲ ਗੱਡੀ ਵਿੱਚ ਸੰਘਣੇ ਧੂੰਏਂ, ਡਿੱਗੇ ਹੋਏ ਦਰੱਖਤਾਂ ਅਤੇ ਡਿੱਗੀਆਂ ਹੋਈਆਂ ਬਿਜਲੀ ਦੀਆਂ ਲਾਈਨਾਂ ਵਿੱਚੋਂ ਦੀ ਲੰਘਣ ਦਾ ਜ਼ੋਖਮ ਲੈਂਦੇ ਹੋ, ਅਤੇ ਗੱਡੀ ਦੇ ਟਕਰਾਉਣ, ਅੱਗ ਵਿੱਚ ਫਸਣ, ਗੰਭੀਰ ਸੱਟ ਜਾਂ ਮੌਤ ਦੇ ਖਤਰੇ ਦਾ ਸਾਹਮਣਾ ਕਰਦੇ ਹੋ।
- ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਇਸ ਬਾਰੇ ਗੱਲ ਕਰੋ ਕਿ ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਤੁਸੀਂ ਕਦੋਂ ਜਾਣਾ ਹੈ, ਤੁਸੀਂ ਕਿੱਥੇ ਜਾਣਾ ਹੈ ਅਤੇ ਤੁਸੀਂ ਉੱਥੇ ਕਿਵੇਂ ਪਹੁੰਚੋਗੇ।
- ਅੱਗ ਦੇ ਖਤਰੇ ਦੀ ਅਤਿਅੰਤ (Extreme) ਜਾਂ ਇਸ ਤੋਂ ਵੱਧ ਦੀ ਰੇਟਿੰਗ ਤੁਹਾਡੇ ਲਈ ਕਿਸੇ ਸੁਰੱਖਿਅਤ ਸਥਾਨ 'ਤੇ ਜਾਣ ਦਾ ਸ਼ੁਰੂਆਤੀ ਸੰਕੇਤ ਹੋਣੀ ਚਾਹੀਦੀ ਹੈ। ਅੱਗ ਦੇ ਖਤਰੇ ਦੀਆਂ ਰੇਟਿੰਗਾਂ ਬਾਰੇ ਹੋਰ ਜਾਣਨ ਲਈ cfa.vic.gov.au/firebans 'ਤੇ ਜਾਓ।
- ਜੇਕਰ ਤੁਸੀਂ ਧੂੰਆਂ ਜਾਂ ਅੱਗ ਦੇਖ ਸਕਦੇ ਹੋ, ਤਾਂ ਗੱਡੀ ਚਲਾਉਣਾ ਬਹੁਤ ਖਤਰਨਾਕ ਹੁੰਦਾ ਹੈ। ਸੰਘਣਾ ਧੂੰਆਂ ਦੇਖਣਾ ਔਖਾ ਬਣਾਉਂਦਾ ਹੈ, ਜਿਸ ਨਾਲ ਟ੍ਰੈਫਿਕ ਜਾਮ ਅਤੇ ਟੱਕਰਾਂ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਘੱਟ ਦਿੱਖਣ ਵਾਲੇ ਇਹ ਜਾਣਨਾ ਮੁਸ਼ਕਲ ਹੋ ਜਾਵੇਗਾ ਕਿ ਅੱਗ ਕਿੱਥੇ ਹੈ। ਸਫ਼ਰ ਕਰਨਾ ਖਤਰਨਾਕ ਹੋਵੇਗਾ।
- ਜੇ ਤੁਸੀਂ ਕਿਸੇ ਖੇਤ ਵਿੱਚ ਘਾਹ ਨੂੰ ਲੱਗੀ ਅੱਗ ਵਿੱਚ ਫਸ ਗਏ ਹੋ, ਤਾਂ ਸਭ ਤੋਂ ਘੱਟ ਘਾਹ-ਬੂਟਿਆਂ ਵਾਲੀ ਥਾਂ 'ਤੇ ਚਲੋ ਜਾਓ, ਜਿਵੇਂ ਕਿ ਹਲ ਵਾਹਿਆ ਜਾਂ ਚੰਗੀ ਤਰ੍ਹਾਂ ਚਰਾਇਆ ਹੋਇਆ ਪੈਡੋਕ (ਖੇਤ) ਅਤੇ ਹਾਲਾਤਾਂ ਅਤੇ ਜਾਣਕਾਰੀ ਸਰੋਤਾਂ 'ਤੇ ਨਜ਼ਰ ਰੱਖੋ।
- ਜੇਕਰ ਤੁਸੀਂ ਘਾਹ ਦੇ ਮੈਦਾਨ, ਪਾਰਕਾਂ ਜਾਂ ਪੈਡੋਕਾਂ (ਮੈਲਬੌਰਨ ਜਾਂ ਖੇਤਰੀ ਇਲਾਕਿਆਂ ਦੇ ਕਸਬਿਆਂ ਦੇ ਬਾਹਰਵਾਰ) ਦੇ ਨੇੜੇ ਰਹਿੰਦੇ ਜਾਂ ਕੰਮ ਕਰਦੇ ਹੋ, ਤਾਂ ਤੁਸੀਂ ਇਸ ਗਰਮੀਆਂ ਵਿੱਚ ਅੱਗ ਲੱਗਣ ਦੇ ਖਤਰੇ ਵਿੱਚ ਹੋ ਸਕਦਾ ਹੈ।
- ਜੇਕਰ ਤੁਸੀਂ ਅਜਿਹੇ ਉਪਨਗਰ ਵਿੱਚ ਰਹਿੰਦੇ ਹੋ ਜੋ ਘਾਹ ਦੇ ਮੈਦਾਨ ਦੇ ਬਿਲਕੁਲ ਕੋਲ ਹੈ ਅਤੇ ਘਾਹ ਦੀ ਅੱਗ ਸ਼ੁਰੂ ਹੋ ਜਾਂਦੀ ਹੈ, ਤਾਂ ਸੁਰੱਖਿਅਤ ਰਹਿਣ ਅਤੇ ਹਾਲਾਤਾਂ 'ਤੇ ਨਜ਼ਰ ਰੱਖਣ ਲਈ ਅੱਗ ਤੋਂ ਘੱਟੋ-ਘੱਟ ਦੋ ਗਲੀਆਂ ਪਿੱਛੇ ਚੱਲੋ। ਗੱਡੀ ਨਾ ਚਲਾਓ। ਐਮਰਜੈਂਸੀ ਸੇਵਾਵਾਂ ਲਈ ਸੜਕਾਂ ਨੂੰ ਖਾਲੀ ਰੱਖੋ।
- ਹੋਰ ਜਾਣਕਾਰੀ ਇੱਥੇ ਮਿਲ ਸਕਦੀ ਹੈ:
emergency.vic.gov.au ਅਤੇ cfa.vic.gov.au/warnings-restrictions/about-warnings
- ਜਾਣੋ ਕਿ ਕਿਵੇਂ ਸੂਚਿਤ ਰਹਿਣਾ ਹੈ ਅਤੇ ਜਾਣੋ ਕਿ ਕਿਹੜੇ ਜਾਣਕਾਰੀ ਚੈਨਲ ਤੁਹਾਡੇ ਲਈ ਕੰਮ ਕਰਨਗੇ।
- ਚੇਤਾਵਨੀਆਂ ਲਈ ਹਮੇਸ਼ਾਂ ਜਾਣਕਾਰੀ ਦੇ ਇੱਕ ਤੋਂ ਵੱਧ ਸਰੋਤਾਂ ਦੀ ਵਰਤੋਂ ਕਰੋ। ABC ਸਥਾਨਕ ਰੇਡੀਓ, ਵਪਾਰਕ ਅਤੇ ਨਿਰਧਾਰਤ ਕਮਿਊਨਿਟੀ ਰੇਡੀਓ ਸਟੇਸ਼ਨਾਂ ਜਾਂ ਸਕਾਈ ਨਿਊਜ਼ ਟੀਵੀ ਚਲਾਓ, VicEmergency Hotline (1800 226 226) 'ਤੇ ਫ਼ੋਨ ਕਰੋ, emergency.vic.gov.au 'ਤੇ ਜਾਓ, ਅਤੇ VicEmergency ਐਪ ਡਾਊਨਲੋਡ ਕਰੋ।

- ਯਕੀਨੀ ਬਣਾਓ ਕਿ ਤੁਸੀਂ ਚੇਤਾਵਨੀਆਂ ਦੇ ਵੱਖ-ਵੱਖ ਪੱਧਰਾਂ ਅਤੇ ਉਹਨਾਂ ਦਾ ਮਤਲਬ ਸਮਝਦੇ ਹੋ:
 - ਸਲਾਹ (ADVICE) - ਇਲਾਕੇ ਵਿੱਚ ਅੱਗ ਲੱਗ ਰਹੀ ਹੈ ਜਾਂ ਲੱਗ ਚੁੱਕੀ ਹੈ। ਜਾਣਕਾਰੀ ਦੇਖੋ ਅਤੇ ਹਾਲਾਤਾਂ 'ਤੇ ਨਜ਼ਰ ਰੱਖੋ
 - ਦੇਖੋ ਅਤੇ ਕਾਰਵਾਈ ਕਰੋ (WATCH AND ACT) (ਚੇਤਾਵਨੀ) - ਨੇੜੇ-ਤੇੜੇ ਐਮਰਜੈਂਸੀ ਹਾਲਤ ਬਣ ਰਹੇ ਹਨ। ਤੁਹਾਨੂੰ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਲਈ ਹੁਣੇ ਕਾਰਵਾਈ ਕਰਨ ਦੀ ਲੋੜ ਹੈ
 - ਐਮਰਜੈਂਸੀ ਚੇਤਾਵਨੀ (EMERGENCY WARNING)- ਤੁਸੀਂ ਫੌਰੀ ਖ਼ਤਰੇ ਵਿੱਚ ਹੋ ਅਤੇ ਤੁਹਾਨੂੰ ਹੁਣੇ ਕਾਰਵਾਈ ਕਰਨ ਦੀ ਲੋੜ ਹੈ। ਤੁਸੀਂ ਪ੍ਰਭਾਵਿਤ ਹੋਵੋਗੇ
 - ਨਿਕਾਸੀ (EVACUATION) (ਆਪਣਾ ਸਥਾਨ ਖਾਲੀ ਕਰਨ ਦੀ ਤਿਆਰੀ ਕਰੋ ਜਾਂ ਆਪਣਾ ਸਥਾਨ ਹੁਣੇ ਖਾਲੀ ਕਰੋ)
 - ਆਪਣਾ ਸਥਾਨ ਖਾਲੀ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ ਜਾਂ ਸਥਾਨ ਖਾਲੀ ਕਰਵਾਉਣ ਲਈ ਪ੍ਰਕਿਰਿਆਵਾਂ ਚੱਲ ਰਹੀਆਂ ਹਨ।

ਮੀਡੀਆ ਸੰਪਰਕ: 1300 CFA MEDIA ਜਾਂ cfamedia@cfa.vic.gov.au